

ਐਸਟਰਾਜ਼ੈਨੇਕਾ ਲਈ ਯੋਗਤਾ ਦੀ ਉਮਰ ਘਟ ਕੇ 40 ਤੱਕ ਆਈ

19 ਅਪਰੈਲ 2021

20 ਅਪਰੈਲ ਤੋਂ ਸ਼ੁਰੂ ਹੁੰਦਿਆਂ, 40 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਐਲਬਰਟਾ ਨਿਵਾਸੀ ਐਸਟਰਾਜ਼ੈਨੇਕਾ ਵੈਕਸੀਨ ਲਗਵਾ ਸਕਣ ਲਈ ਯੋਗ ਹੋਣਗੇ।

ਭਾਗ ਲੈ ਰਹੀਆਂ ਫਾਰਮੇਸੀਆਂ ਅਤੇ ਐਲਬਰਟਾ ਹੈਲਥ ਸਰਵਿਸਿਜ਼ 1981 ਜਾਂ ਇਸ ਤੋਂ ਪਹਿਲਾਂ ਜਨਮੇ ਐਲਬਰਟਾ ਨਿਵਾਸੀਆਂ ਲਈ ਐਸਟਰਾਜ਼ੈਨੇਕਾ ਵੈਕਸੀਨ ਵਾਸਤੇ ਐਪੁਆਇੰਟਮੈਂਟਾਂ ਬੁੱਕ ਕਰਨੀਆਂ ਸ਼ੁਰੂ ਕਰ ਦੇਣਗੇ। ਵਾਕ-ਇੰਨ ਵੈਕਸੀਨੇਸ਼ਨ ਐਡਮਿੰਟਨ ਅਤੇ ਕੈਲਗਰੀ ਵਿਚਲੀਆਂ ਵਾਕ-ਇੰਨ ਕਲਿਨਿਕਾਂ ਅਤੇ ਨਾਲ ਦੀ ਨਾਲ ਸੂਬੇ ਭਰ 'ਚ ਖਾਸ ਫਾਰਮੇਸੀਆਂ 'ਤੇ ਉਪਲਬਧ ਹੋਣਗੇ।

ਯੋਗਤਾ ਦੀ ਉਮਰ ਘਟਾਉਣ ਦਾ ਮਤਲਬ ਹੈ ਕਿ 575, 425 ਵਧੇਰੇ ਐਲਬਰਟਾ ਨਿਵਾਸੀਆਂ ਨੂੰ ਵੈਕਸੀਨ ਲਗਾਇਆ ਜਾ ਸਕੇਗਾ, ਜਿਸ ਨਾਲ ਕੁੱਲ ਯੋਗ ਵੱਸੋਂ ਦੀ ਗਿਣਤੀ 2.3 ਮਿਲੀਅਨ ਬਣ ਜਾਵੇਗੀ।

ਐਲਬਰਟਾ ਵੱਲੋਂ ਐਸਟਰਾਜ਼ੈਨੇਕਾ ਵਾਸਤੇ ਯੋਗਤਾ ਦੀ ਉਮਰ 55 ਸਾਲ ਤੋਂ 40 ਸਾਲ ਤੱਕ ਘਟਾਉਣ ਦਾ ਫੈਸਲਾ ਪਬਲਿਕ ਹੈਲਥ ਵਾਲਿਆਂ ਦੀਆਂ ਸਿਫਾਰਸ਼ਾਂ 'ਤੇ ਆਧਾਰਿਤ ਹੈ, ਜੋ ਇਸ ਵੈਕਸੀਨ ਨਾਲ ਹੁੰਦੇ ਫਾਇਦਿਆਂ ਨੂੰ ਵੈਕਸੀਨ ਨਾਲ ਹੋ ਸਕਣ ਵਾਲੇ ਥੋੜੇ ਜਿਹੇ ਉਲਟ ਅਸਰਾਂ ਦੇ ਖਤਰੇ ਨਾਲ ਤੋਲ ਕੇ ਵੇਖਦੇ ਹਨ। ਐਸਟਰਾਜ਼ੈਨੇਕਾ ਇੰਨਫੈਕਸ਼ਨ ਨੂੰ 60-70 ਪ੍ਰਤਿਸ਼ਤ ਤੱਕ ਘਟਾਉਣਾ, ਅਤੇ ਗੰਭੀਰ ਨਤੀਜਿਆਂ, ਜਿਵੇਂ ਹਸਪਤਾਲ ਦਾਖਲੇ ਨੂੰ 80 ਪ੍ਰਤਿਸ਼ਤ ਤੱਕ ਘਟਾਉਣਾ ਵਿਖਾ ਚੁੱਕਿਆ ਹੈ।

17 ਅਪਰੈਲ ਤੱਕ, ਐਸਟਰਾਜ਼ੈਨੇਕਾ ਦੀਆਂ 100,000 ਤੋਂ ਵਧੇਰੇ ਖੁਰਾਕਾਂ ਲਗਾਈਆਂ ਜਾ ਚੁੱਕੀਆਂ ਹਨ ਅਤੇ 170,000 ਤੋਂ ਵਧੇਰੇ ਹੋਰ ਖੁਰਾਕਾਂ ਉਪਲਬਧ ਹਨ।

ਐਲਬਰਟਾ ਸਰਕਾਰ ਸਹੀ ਪ੍ਰਕਾਰ ਦੇ ਉਪਾਵਾਂ ਸਹਿਤ ਬੀਮਾਰੀ ਦੇ ਕਰਵ ਨੂੰ ਘੱਟ ਕਰਨ, ਛੋਟੇ ਕਾਰੋਬਾਰਾਂ ਨੂੰ ਬਣੇ ਰੱਖਣ ਅਤੇ ਐਲਬਰਟਾ ਦੇ ਸਿਹਤ-ਸੰਭਾਲ ਪ੍ਰਬੰਧ ਨੂੰ ਬਚਾਈ ਰੱਖਣ ਨਾਲ ਲੋਕਾਂ ਦੀਆਂ ਜ਼ਿੰਦਗੀਆਂ ਅਤੇ ਰੋਜ਼ੀ-ਰੋਟੀ ਦੀ ਸੁਰੱਖਿਆ ਕਰਦਿਆਂ ਕੋਵਿਡ-19 ਮਹਾਂਮਾਰੀ ਦਾ ਮੁਕਾਬਲਾ ਕਰ ਰਹੀ ਹੈ।

ਸਬੰਧਤ ਜਾਣਕਾਰੀ

- [Vaccine information](#)
- [AHS online booking tool](#)

ਮੀਡੀਆ ਇਨਕੁਆਰੀਆਂ

[Tom McMillan](#)

780-422-4905

ਅਸਿਸਟੈਂਟ ਡਾਇਰੈਕਟਰ ਕਮਿਊਨਿਕੇਸ਼ਨਜ਼, ਐਲਬਰਟਾ ਹੈਲਥ

ਸਰਕਾਰ ਦੇ ਹੋਰ ਅਨੁਵਾਦਤ ਸਰੋਤਾਂ ਲਈ ਕਿਰਪਾ ਕਰਕੇ ਵੇਖੋ: <https://www.alberta.ca/covid-19-translated-resources.aspx>.